

**ਨਸਲੀ ਬਰਾਬਰਤਾ ਨੂੰ ਉਤਸ਼ਾਹਤ
ਕਰਨ 'ਤੇ ਮੌਜੂਦਾ ਅਤੇ ਯੋਜਨਾਬੱਧ
ਉਪਾਅ**

**ਹਾਂਗ ਕਾਂਗ ਉਤਪਾਦਕਤਾ ਪ੍ਰੀਸ਼ਦ
(ਹਾਂਗ ਕਾਂਗ ਪ੍ਰਾਡਕਟੀਵਿਟੀ ਕੌਂਸਲ)**

ਹਾਂਗ ਕਾਂਗ ਦੇ ਉੱਦਮਾਂ ਨੂੰ ਸਮਰਥਨ ਦੇਣ ਲਈ ਏਕੀਕ੍ਰਿਤ ਉੱਨਤ ਤਕਨੀਕੀ ਅਤੇ ਨਵੀਂ ਸੇਵਾ ਭੇਟਾਂ ਦੁਆਰਾ ਉੱਤਮ ਉਤਪਾਦਕਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਬਹੁ-ਅਨੁਸ਼ਾਸਨੀ ਸੰਸਥਾ ਹਾਂਗ ਕਾਂਗ ਉਤਪਾਦਕਤਾ ਪ੍ਰੀਸ਼ਦ (HKPC) ਜੋ ਸੰਨ 1967 ਵਿੱਚ ਸੰਵਿਧਾਨ ਦੁਆਰਾ ਸਥਾਪਿਤ ਕੀਤੀ ਗਈ ਸੀ। HKPC i4.0 ਅਤੇ e4.0 ਦੁਆਰਾ ਅਧਿਕਾਰਤ ਹਾਂਗਕਾਂਗ ਦੇ ਪੁਨਰ ਉਦਯੋਗੀਕਰਨ ਨੂੰ ਸੁਵਿਧਾ ਦੇਣ ਵਿੱਚ ਚੈਂਪੀਅਨ ਅਤੇ ਮਾਹਰ ਹੈ- ਜੋ ਇੰਟਰਪਰਾਈਜ਼ ਅਤੇ ਉਦਯੋਗਾਂ ਨੂੰ ਉੱਨਤ ਬਣਾਉਣ ਵਿੱਚ ਮਦਦ ਕਰਨ ਲਈ R&D, IoT, ਵੱਡੇ ਡੇਟਾ ਏਨਾਲਿਟਿਕਸ, AI ਅਤੇ ਰੋਬੋਟਿਕ ਤਕਨੀਕੀ ਵਿਕਾਸ, ਡਿਜਿਟਲ ਨਿਰਮਾਣ ਆਦਿ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਕਾਰੋਬਾਰ ਦੀ ਕਾਰਗੁਜ਼ਾਰੀ, ਘੱਟ ਓਪਰੇਟਿੰਗ ਖਰਚੇ, ਉਤਪਾਦਕਤਾ ਵਿੱਚ ਵਾਧਾ ਅਤੇ ਮੁਕਾਬਲੇਬਾਜ਼ੀ ਵਿੱਚ ਵਾਧੇ।

ਸਬੰਧਿਤ ਸੇਵਾਵਾਂ

- HKPC ਉਦਯੋਗ ਨੂੰ ਤਕਨਾਲੋਜੀਕਲ ਅਤੇ ਪ੍ਰਬੰਧਨ ਸਲਾਹ ਮਸ਼ਵਰਾ ਸੇਵਾਵਾਂ ਦੇ ਨਾਲ ਨਾਲ ਸਿਖਲਾਈ ਪ੍ਰਦਾਨ ਕਰਦਾ ਹੈ।

ਮੌਜੂਦਾ ਉਪਾਅ

- ਸੇਵਾ ਸਪੁਰਦਗੀ :
 - ਜਿਥੇ ਲਾਗੂ ਹੋਵੇ HKPC ਦੀ ਸਲਾਹ-ਮਸ਼ਵਰਾ ਅਤੇ ਸਿਖਲਾਈ ਸੇਵਾਵਾਂ, ਆਦਿ ਅੰਗਰੇਜ਼ੀ ਅਤੇ / ਜਾਂ ਚੀਨੀ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
- ਜਾਣਕਾਰੀ ਸੰਚਾਰ :
 - HKPC ਦੀ ਵੈੱਬਸਾਈਟ 'ਤੇ ਆਮ ਲੋਕਾਂ ਦੀ ਸਮਝ ਨੂੰ ਸੌਖਾ ਕਰਨ ਲਈ ਕਾਰਪੋਰੇਸ਼ਨ ਜਾਣਕਾਰੀ ਅਤੇ ਸੇਵਾਵਾਂ ਦੇ ਭਾਸ਼ਾਵਾਂ (ਅੰਗਰੇਜ਼ੀ ਅਤੇ / ਜਾਂ ਚੀਨੀ) ਵਿੱਚ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਹਨ।
 - ਜਿੱਥੇ ਲਾਗੂ ਹੋਵੇ ਈਮੇਲਾਂ ਜਾਂ ਫੋਨਾਂ ਰਾਹੀਂ ਜਨਤਕ ਪੁੱਛ-ਗਿੱਛ ਅੰਗਰੇਜ਼ੀ ਅਤੇ / ਜਾਂ ਚੀਨੀ ਵਿੱਚ ਸੰਭਾਲੀਆਂ ਜਾਂਦੀਆਂ ਹਨ।
- ਸਟਾਫ ਦੀ ਸਿਖਲਾਈ:
 - EOC ਨਾਲ ਆਯੋਜਿਤ ਸਮੇਂ-ਸਮੇਂ ਤੇ ਸਿਖਲਾਈ ਦੇ ਜ਼ਰੀਏ ਨਸਲੀ ਸੰਵੇਦਨਸ਼ੀਲਤਾ, ਸਭਿਆਚਾਰਕ ਵਿਭਿੰਨਤਾ ਅਤੇ ਨਸਲੀ ਵਿਤਕਰੇ ਸੰਬੰਧੀ ਆਰਡੀਨੈਂਸ (RDO) ਦੀ ਸਮਝ ਲਈ ਸਟਾਫ ਦੀ ਜਾਗਰੂਕਤਾ ਨੂੰ ਵਧਾਉਣਾ।

ਭਵਿੱਖ ਦੇ ਕੰਮ ਦਾ ਮੁਲਾਂਕਣ

- HKPC ਮੌਜੂਦਾ ਉਪਾਵਾਂ ਨੂੰ ਲਾਗੂ ਕਰਨਾ ਜਾਰੀ ਰੱਖੇਗੀ, ਅਤੇ ਜਾਤੀ ਦੇ ਸੰਬੰਧ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਨਿਯਮਤ ਤੌਰ 'ਤੇ

ਇਸ ਦੀ ਸੇਵਾ ਸਪੁਰਦਗੀ ਦਾ ਮੁਲਾਂਕਣ ਕਰੇਗੀ, ਅਤੇ ਜਿੱਥੇ ਜ਼ਰੂਰੀ ਹੋਏ ਸੁਧਾਰ ਕਰੇਗੀ।

ਕੀਤੇ ਗਏ/ ਕੀਤੇ ਜਾਣ ਵਾਲੇ ਹੋਰ ਉਪਾਅ

- HKPC ਜਾਤੀਗਤ ਪਿਛੇਕੜ ਦੀ ਪਰਵਾਹ ਕੀਤੇ ਬਿਨਾਂ, ਸੇਵਾਵਾਂ ਅਤੇ ਉਪਾਵਾਂ ਨੂੰ ਲਾਗੂ ਕਰਨ ਸਮੇਂ ਆਮ ਜਨਤਾ ਤੱਕ ਸੇਵਾਵਾਂ ਜਾਂ ਜਾਣਕਾਰੀ ਦੀ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਨਸਲੀ ਸਮੂਹਾਂ ਦੀਆਂ ਜਰੂਰਤਾਂ ਦੀ ਪਾਲਣਾ ਕਰਨਾ ਜਾਰੀ ਰੱਖੇਗੀ।
- HKPC ਸਾਡੀ ਸੇਵਾਵਾਂ ਜਾਂ ਜਾਣਕਾਰੀ 8 ਭਾਸ਼ਾਵਾਂ (ਜਿਵੇਂ ਕਿ ਬਹਾਸਾ ਇੰਡੋਨੇਸ਼ੀਆ, ਹਿੰਦੀ, ਨੇਪਾਲੀ, ਤਗਾਲੋਗ, ਥਾਈ, ਉਰਦੂ, ਵੀਅਤਨਾਮੀ ਅਤੇ ਪੰਜਾਬੀ) ਵਿੱਚ ਮੁਹੱਈਆ ਕਰਵਾਏਗੀ।

ਨਸਲੀ ਬਰਾਬਰਤਾ ਨੂੰ ਉਤਸ਼ਾਹਤ ਕਰਨ ਤੇ ਮੌਜੂਦਾ ਅਤੇ ਯੋਜਨਾਬੱਧ ਉਪਾਵਾਂ ਦੇ ਬਾਰੇ ਪੁੱਛਗਿੱਛ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਚੈਨਲਾਂ ਰਾਹੀਂ ਸਾਡੇ ਮਨੁੱਖੀ ਸਰੋਤ ਪ੍ਰਬੰਧਕ ਨਾਲ ਸੰਪਰਕ ਕਰੋ -

ਟੈਲੀਫੋਨ ਨੰ. : 2788 5091

ਫੈਕਸ ਨੰ. : -

ਈਮੇਲ : agnes@hkpc.org

ਡਾਕ ਲਈ ਪਤਾ : HKPC Building, 78 Tat Chee Avenue, Kowloon

ਹਾਂਗ ਕਾਂਗ ਉਤਪਾਦਕਤਾ

ਪ੍ਰੀਸ਼ਦ

ਜੂਨ 2021